

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਦੇ ਭਵਿੱਖ ਤੇ ਚਰਚਾ ਕਰਨ ਲਈ ਆਟੋਮੋਟਿਵ ਫੋਰਮ ਦਾ ਆਯੋਜਨ ਕੀਤਾ

ਬ੍ਰੈਂਪਟਨ, ਓਨਟੈਰੀਓ (23 ਫਰਵਰੀ, 2022) – ਪਿਛਲੇ ਹਫਤੇ, ਸਿਟੀ ਆਫ ਬ੍ਰੈਂਪਟਨ ਨੇ, ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਦੇ ਮਹੱਤਵ ਬਾਰੇ ਚਰਚਾ ਕਰਨ ਲਈ ਅਤੇ ਸਰਕਾਰ ਦੇ ਸਾਰੇ ਮਹਿਕਮਿਆਂ ਵੱਲੋਂ ਸਟੇਲੈਂਟਿਸ ਬ੍ਰੈਂਪਟਨ ਅਸੈਂਬਲੀ ਪਲਾਂਟ (Stellantis Brampton Assembly Plant) ਵਿੱਚ ਨਿਵੇਸ਼ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਬ੍ਰੈਂਪਟਨ ਆਟੋਮੋਟਿਵ ਫੋਰਮ (Brampton Automotive Forum) ਦਾ ਆਯੋਜਨ ਕੀਤਾ।

ਇਸ ਫੋਰਮ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਦੇ ਮੈਂਬਰ, ਇਕੋਨੋਮਿਕ ਡਿਵੈਲਪਮੈਂਟ (Economic Development) ਦਾ ਸਟਾਫ, ਮੰਤਰੀ, ਲੋਕਲ ਐਮ.ਪੀ. (MP) ਅਤੇ ਐਮ.ਪੀ.ਪੀ. (MPP) ਸ਼ਾਮਲ ਹੋਏ, ਜਿਹਨਾਂ ਨੇ ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਅਤੇ ਓਨਟੈਰੀਓ ਅਤੇ ਕੈਨੇਡਾ ਦੀਆਂ ਵਿਆਪਕ ਆਟੋਮੋਟਿਵ ਇੰਡਸਟਰੀਆਂ ਦੇ ਭਵਿੱਖ ਬਾਰੇ ਚਰਚਾ ਕੀਤੀ।

ਬ੍ਰੈਂਪਟਨ ਵਿੱਚ ਸਟੇਲੈਂਟਿਸ (Stellantis) ਫੈਸਿਲਿਟੀ, ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਦਾ ਸਹਾਰਾ ਹੈ ਅਤੇ ਇਹ ਲਗਭਗ 3,000 ਮੈਨਯੂਫੈਕਚਰਿੰਗ ਨੌਕਰੀਆਂ ਪ੍ਰਦਾਨ ਕਰਦੇ ਹੋਏ, ਲੋਕਲ ਅਰਥਚਾਰੇ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਇਹ ਪੂਰੇ ਸੂਬੇ ਵਿੱਚ, ਸਪਲਾਇਰਾਂ, ਲੋਜਿਸਟਿਕਸ ਅਤੇ ਟਰਾਂਕਿੰਗ ਕੰਪਨੀਆਂ ਅਤੇ ਐਚ.ਵੀ.ਏ.ਸੀ. (HVAC) ਅਤੇ ਇਲੈਕਟ੍ਰੀਕਲ ਕੰਪਨੀਆਂ ਦੇ ਨਾਲ ਕਈ ਅਪ੍ਰਤੱਖ ਨੌਕਰੀਆਂ ਵੀ ਪ੍ਰਦਾਨ ਕਰਦੀ ਹੈ। ਇਹ ਅਨੁਮਾਨ ਹੈ ਕਿ ਇੱਕ ਆਟੋਮੋਟਿਵ ਫੈਸਿਲਿਟੀ ਵਿਖੇ ਹਰੇਕ ਇੱਕ ਨੌਕਰੀ ਲਈ, ਪੰਜ ਤੋਂ ਛੇ ਅਪ੍ਰਤੱਖ ਨੌਕਰੀਆਂ ਪੈਦਾ ਹੁੰਦੀਆਂ ਹਨ।

ਬ੍ਰੈਂਪਟਨ ਦਾ ਐਡਵਾਂਸਡ ਮੈਨਯੂਫੈਕਚਰਿੰਗ (Advanced Manufacturing) ਸੈਕਟਰ, ਹਰੇਕ ਇੰਡਸਟਰੀ ਵਿੱਚ ਸਹਿਯੋਗ, ਭਾਈਵਾਲੀਆਂ ਅਤੇ ਇਨੋਵੇਸ਼ਨ ਲਈ ਅਧਾਰ ਹੈ। ਇਹ ਰੋਜਗਾਰ ਦੇ ਦੁਆਰਾ ਬ੍ਰੈਂਪਟਨ ਦੀ ਸਭ ਤੋਂ ਵੱਡੀ ਇੰਡਸਟਰੀ ਹੈ, ਜੋ ਸਿਟੀ ਦੇ ਲਗਭਗ ਇੱਕ ਤਿਹਾਈ ਕਾਰਜਬਲ ਲਈ ਜ਼ਿੰਮੇਵਾਰ ਹੈ। ਬ੍ਰੈਂਪਟਨ ਦੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਦਾ 23 ਪ੍ਰਤੀਸ਼ਤ ਕਾਰਜਬਲ, ਆਟੋਮੋਟਿਵ ਇੰਡਸਟਰੀ ਵਿੱਚ ਹੈ।

ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਅਤੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਲਈ, ਇਸ ਵੈਬਸਾਈਟ: www.investbrampton.ca ਤੇ ਜਾਓ।

ਸੰਖੇਪ ਤੱਥ

- ਬ੍ਰੈਂਪਟਨ ਦੀ ਸਟੇਲੈਂਟਿਸ ਫੈਸਿਲਿਟੀ, ਆਪਣੇ ਗਲੋਬਲ ਓਪਰੇਸ਼ਨਾਂ ਵਿੱਚ ਸਿਰਫ ਇੱਕੋ ਪਲਾਂਟ ਹੈ, ਜੋ ਡੋਜ ਚਾਰਜਰਸ (Dodge Chargers), ਡੋਜ ਚੈਲੇਂਜਰਸ (Dodge Challengers) ਅਤੇ ਕ੍ਰਿਸਲਰ 300 (Chrysler 300) ਦਾ ਉਤਪਾਦਨ ਕਰਦੀ ਹੈ।
- ਬ੍ਰੈਂਪਟਨ ਵਿੱਚ ਬਣਨ ਵਾਲੀਆਂ ਕਾਰਾਂ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਨਿਰਯਾਤ ਕੀਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਅਮਰੀਕਾ (U.S.) ਵਿੱਚ ਜਾਂਦੀਆਂ ਹਨ।
- ਬ੍ਰੈਂਪਟਨ ਵਿੱਚ ਆਟੋਮੋਟਿਵ ਪਾਰਟਸ ਮੈਨਯੂਫੈਕਚਰਿੰਗ ਇੰਡਸਟਰੀ ਵਿੱਚ ਕਈ ਵੱਡੀਆਂ ਕੰਪਨੀਆਂ ਹਨ, ਜਿਹਨਾਂ ਵਿੱਚ ਸ਼ਾਮਲ ਹਨ, ਮੈਗਨਾ (Magna), ਮਾਰਟਿਨਰੀਆ (Martinrea), ਏ.ਬੀ.ਸੀ. ਟੈਕਨੋਲੋਜੀਜ਼ (ABC Technologies) ਅਤੇ ਕਈ ਹੋਰਾਂ ਦੀ ਮਾਲਕੀ ਵਾਲੀਆਂ ਫੈਸਿਲਿਟੀਜ਼।

ਹਵਾਲੇ

“ਬ੍ਰੈਂਪਟਨ ਵਿੱਚ ਸਾਡੀ ਸਟੇਲੈਟਿਸ ਫੈਸਿਲਿਟੀ ਦੇ ਦੁਆਰਾ ਸਹਾਇਤਾ ਪ੍ਰਾਪਤ ਆਟੋਮੋਟਿਵ ਉੱਤਮਤਾ ਦਾ ਮਾਣ ਕਰਨ ਯੋਗ ਇਤਿਹਾਸ ਹੈ, ਜੋ ਲਗਭਗ 3,000 ਚੰਗੀ ਤਨਖਾਹ ਵਾਲੀਆਂ ਮੈਨਯੂਫੈਕਚਰਿੰਗ ਨੌਕਰੀਆਂ ਅਤੇ ਪਲਾਂਟ ਵਿਖੇ ਹਰੇਕ ਇੱਕ ਨੌਕਰੀ ਲਈ ਸਾਡੀ ਕਮਿਊਨਿਟੀ ਵਿੱਚ ਅਨੁਮਾਨਿਤ ਪੰਜ ਤੋਂ ਛੇ ਨੌਕਰੀਆਂ ਪ੍ਰਦਾਨ ਕਰਦੀ ਹੈ। ਇਹ ਸਪਸ਼ਟ ਹੈ ਕਿ ਗਲੋਬਲ ਆਟੋਮੋਟਿਵ ਇੰਡਸਟਰੀ ਇਲੈਕਟ੍ਰਿਕ ਵਾਹਨ ਵੱਲ ਅੱਗੇ ਵਧ ਰਹੀ ਹੈ ਅਤੇ ਆਪਣੇ ਵੱਡੇ ਅਤੇ ਇਨੋਵੇਟਿਵ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਦੇ ਨਾਲ – ਬ੍ਰੈਂਪਟਨ – ਨੂੰ ਇਸ ਤਬਦੀਲੀ ਦਾ ਹਿੱਸਾ ਬਣਨ ਦੀ ਲੋੜ ਹੈ। ਮੈਂ, ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਵਿਖੇ ਸਾਡੇ ਭਾਈਵਾਲਾਂ ਨੂੰ, ਸਟੇਲੈਟਿਸ ਦੇ ਬ੍ਰੈਂਪਟਨ ਦੇ ਪਲਾਂਟ ਵਿੱਚ ਨਿਵੇਸ਼ ਸੁਰੱਖਿਅਤ ਕਰਨ ਲਈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਬੇਨਤੀ ਕਰਦਾ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦਾ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ, ਬ੍ਰੈਂਪਟਨ ਵਿਚਲੀਆਂ ਸਾਰੀਆਂ ਇੰਡਸਟਰੀਜ਼ ਵਿੱਚ ਸਹਿਯੋਗ, ਭਾਈਵਾਲੀਆਂ ਅਤੇ ਇਨੋਵੇਸ਼ਨ ਲਈ ਆਧਾਰ ਹੈ, ਜੋ ਰੋਜਗਾਰ ਦੇ ਦੁਆਰਾ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਇੰਡਸਟਰੀ ਦੀ ਨੁਮਾਇੰਦਗੀ ਕਰਦਾ ਹੈ। ਅਨੁਮਾਨ ਹੈ ਕਿ ਸਟੇਲੈਟਿਸ ਫੈਸਿਲਿਟੀ ਇਕੱਲੀ ਹੀ, ਵਾਜਬੀ ਤੌਰ ਤੇ ਪਲਾਂਟ ਵਿਖੇ ਅਤੇ ਸਪਲਾਈ ਚੇਨ ਦੇ ਦੁਆਰਾ 15,000 ਤੋਂ ਵੱਧ ਨੌਕਰੀਆਂ ਪ੍ਰਦਾਨ ਕਰਦੀ ਹੈ। ਹੁਣ ਸਾਨੂੰ ਬ੍ਰੈਂਪਟਨ ਦੇ ਆਟੋਮੋਟਿਵ ਭਵਿੱਖ ਵਾਸਤੇ, ਸਟੇਲੈਟਿਸ ਫੈਸਿਲਿਟੀ ਵਿੱਚ ਨਿਵੇਸ਼ ਸੁਰੱਖਿਅਤ ਕਰਨ ਲਈ, ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਕਿਉਂਕਿ ਇਲੈਕਟ੍ਰਿਕ ਵਾਹਨ ਫੈਸਿਲਿਟੀਜ਼ ਵਾਸਤੇ ਲੰਮੀ-ਮਿਆਦ ਦੇ ਨਿਵੇਸ਼ ਸਬੰਧੀ ਫੈਸਲੇ ਕੀਤੇ ਜਾ ਰਹੇ ਹਨ, ਇਸਲਈ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਮੌਕਿਆਂ ਨੂੰ ਹੱਥੋਂ ਨਾ ਜਾਣ ਦੇਈਏ, ਸਰਕਾਰ ਦੇ ਸਾਰੇ ਮਹਿਕਮਿਆਂ ਲਈ ਇਕੱਠੇ ਮਿਲ ਕੇ ਕੰਮ ਕਰਨਾ ਲਾਜ਼ਮੀ ਹੈ। ਸਟੇਲੈਟਿਸ ਬ੍ਰੈਂਪਟਨ ਇੱਕ ਅਵਾਰਡ-ਜੇਤੂ ਪਲਾਂਟ ਹੈ ਅਤੇ ਆਪਣੇ ਉਤਪਾਦਾਂ ਲਈ ਕਾਫੀ ਪ੍ਰਸਿੱਧ ਹੈ। ਸਾਡੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ ਸਾਨੂੰ, ਸਾਡੇ ਲੋਕਲ ਅਰਥਚਾਰੇ ਅਤੇ ਕੈਨੇਡੀਅਨ ਆਟੋਮੋਟਿਵ ਇੰਡਸਟਰੀ ਨੂੰ ਫਾਇਦਾ ਪਹੁੰਚਾਉਣ ਲਈ, ਸਟੇਲੈਟਿਸ ਬ੍ਰੈਂਪਟਨ ਅਸੈਂਬਲੀ ਪਲਾਂਟ ਵਿੱਚ ਨਿਵੇਸ਼ ਸੁਰੱਖਿਅਤ ਕਰਨ ਦੀ ਉਮੀਦ ਹੈ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਉੱਤਰੀ ਅਮਰੀਕੀ ਮਾਰਕੀਟ, ਉੱਚ ਕਿਸਮ ਦੇ ਕਾਰਜਬਲ ਅਤੇ ਅਵਾਰਡ-ਜੇਤੂ ਮੈਨਯੂਫੈਕਚਰਿੰਗ ਤੱਕ ਆਪਣੀ ਰਣਨੀਤਿਕ ਪਹੁੰਚ ਦੇ ਨਾਲ ਬ੍ਰੈਂਪਟਨ, ਸਿਟੀ ਦੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਦੀ ਸਹਾਇਤਾ ਲਈ ਰਣਨੀਤਿਕ ਰੂਪ ਨਾਲ ਸਥਾਪਤ ਹੈ। ਸਾਡਾ ਇਕੋਨੋਮਿਕ ਡਿਵੈਲਪਮੈਂਟ ਆਫਿਸ, ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਦੇ ਸਹਾਰੇ – ਸਟੇਲੈਟਿਸ – ਅਤੇ ਸਾਡੇ ਲੋਕਲ ਅਰਥਚਾਰੇ ਨੂੰ ਫਾਇਦਾ ਪਹੁੰਚਾਉਣ ਵਾਲੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਦੀਆਂ ਕੰਪਨੀਆਂ ਨੂੰ ਸਹਿਯੋਗ ਦੇਣਾ ਜਾਰੀ ਰੱਖੇਗਾ।”

- ਰਿਚਰਡ ਫੋਰਵਾਰਡ (Richard Forward), ਕਮਿਸ਼ਨਰ, ਪਲਾਨਿੰਗ, ਬਿਲਡਿੰਗ ਐਂਡ ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਅਸੈਂਬਲੀ ਵਿਖੇ ਯੂਨੀਫੋਰ ਦੇ ਮੈਂਬਰ, ਸਭ ਤੋਂ ਵਧੀਆ ਕਿਸਮ ਦੇ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਲੱਭੇ ਜਾਣ ਵਾਲੇ ਕੁਝ ਵਾਹਨ ਬਣਾਉਂਦੇ ਹਨ ਅਤੇ ਸਾਡੀ ਫੈਸਿਲਿਟੀ, ਜਾਰੀ ਉਤਪਾਦ ਅਧਿਆਦੇਸ਼ਾਂ ਅਤੇ ਨਵੇਂ ਨਿਵੇਸ਼ਾਂ ਲਈ ਚੰਗੀ ਸਥਿਤੀ ਵਿੱਚ ਹੈ। ਇਸ ਪਲਾਂਟ ਦੇ ਸਾਮ੍ਹਣੇ ਆਉਣ ਵਾਲੀਆਂ ਚੁਣੌਤੀਆਂ, ਕੈਨੇਡਾ ਵਿਚਲੇ ਆਟੋ ਪਲਾਂਟਸ ਦੇ ਸਾਮ੍ਹਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਵੱਖਰੀਆਂ ਨਹੀਂ ਹਨ, ਇਹਨਾਂ ਵਿੱਚ ਸ਼ਾਮਲ ਹਨ, ਕਮਜ਼ੋਰ ਗਲੋਬਲ ਸਪਲਾਈ ਚੇਨਸ ਅਤੇ ਇਲੈਕਟ੍ਰੀਫਿਕੇਸ਼ਨ ਵਿੱਚ ਬਦਲੀ। ਸਾਨੂੰ ਪਤਾ ਹੈ ਕਿ ਸਰਗਰਮ ਸਰਕਾਰੀ ਸਹਾਇਤਾ, ਕਮਿਊਨਿਟੀ ਸ਼ਮੂਲੀਅਤ ਅਤੇ ਕਾਮਾ ਇਕਜੁੱਟਤਾ ਦੇ ਨਾਲ, ਬ੍ਰੈਂਪਟਨ ਵਿੱਚ ਆਟੋ ਸੈਕਟਰ ਲਈ, ਲੰਮਾ ਅਤੇ ਸੁਨਹਿਰਾ ਭਵਿੱਖ ਹੈ।”

- *ਡੈਨੀ ਪ੍ਰਾਈਸ (Danny Price), ਪ੍ਰੈਜ਼ੀਡੈਂਟ, ਯੂਨੀਫੋਰ ਲੋਕਲ 1285*

“ਸਾਡੀ ਸਰਕਾਰ, ਸਾਡੇ ਆਟੋਮੋਟਿਵ ਸੈਕਟਰ ਨੂੰ ਪੂਰੀ ਗਲੋਬਲ ਸਪਲਾਈ ਚੇਨ ਵਿੱਚ ਇਲੈਕਟ੍ਰੀਫਿਕੇਸ਼ਨ ਵਿੱਚ ਲੀਡਰ ਬਣਦੇ ਦੇਖਣਾ ਚਾਹੁੰਦੀ ਹੈ। ਅਸੀਂ ਇਸਨੂੰ ਅਸਲੀਅਤ ਬਣਦੇ ਦੇਖਣ ਲਈ ਸਭ ਕੁਝ ਕਰਾਂਗੇ। ਸੈਕਟਰ ਵਿੱਚ ਸਾਡੇ ਜਾਰੀ ਨਿਵੇਸ਼ਾਂ ਦੇ ਨਾਲ, ਅਸੀਂ ਇੱਕ ਮਜ਼ਬੂਤ ਅਤੇ ਸਥਿਰ ਕੈਨੇਡੀਅਨ ਬੈਟਰੀ ਈਕੋਸਿਸਟਮ ਬਣਾਉਣ ਲਈ ਹੋਰ ਮੌਕੇ ਲੱਭਣਾ ਅਤੇ ਚੰਗੀ ਤਰਖਾਹ ਵਾਲੀਆਂ ਗ੍ਰੀਨ ਨੈਕਰੀਆਂ ਪੈਦਾ ਕਰਨਾ ਜਾਰੀ ਰੱਖਾਂਗੇ। ਸਟੇਲੈਟਿਸ ਬ੍ਰੈਂਪਟਨ ਅਸੈਂਬਲੀ ਪਲਾਂਟ, ਸਾਡੀ ਸਰਕਾਰ ਲਈ ਹਮੇਸ਼ਾ ਸਭ ਤੋਂ ਵੱਡੀ ਤਰਜੀਹ ਰਹੇਗਾ ਅਤੇ ਸਾਡੀ ਟੀਮ, ਇਸ ਫੈਸਿਲਿਟੀ ਲਈ ਭਵਿੱਖ ਸੁਰੱਖਿਅਤ ਕਰਨ ਵਾਸਤੇ ਬਿਨਾਂ ਥੱਕੇ ਕੰਮ ਕਰਨਾ ਜਾਰੀ ਰੱਖੇਗੀ।”

- *ਐਂਡੀ ਫਿਲਮੋਰ (Andy Fillmore), ਐਮ.ਪੀ., ਮਿਨਿਸਟਰ ਆਫ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਦੇ ਪਾਰਲੀਆਮੈਂਟਰੀ ਸੈਕਰੇਟਰੀ*

“ਬ੍ਰੈਂਪਟਨ ਵਿੱਚ ਸਟੇਲੈਟਿਸ ਅਸੈਂਬਲੀ ਪਲਾਂਟ, ਕਮਿਊਨਿਟੀ ਅਤੇ ਦੇਸ਼ ਲਈ ਨੀਂਹ ਦਾ ਪੱਥਰ ਹੈ। ਅਸੀਂ ਉਸ ਵਿਰਸੇ ਨੂੰ ਕੈਨੇਡੀਅਨ ਇੰਡਸਟਰੀ ਅਤੇ ਮੋਬਿਲਿਟੀ ਦੀ ਅਗਲੀ ਪੀੜ੍ਹੀ ਤੱਕ ਲਿਜਾਣ ਲਈ ਵਚਨਬੱਧ ਹਾਂ।”

- *ਫਲਾਵਿਓ ਵੋਲਪੇ (Flavio Volpe), ਪ੍ਰੈਜ਼ੀਡੈਂਟ, ਆਟੋਮੋਟਿਵ ਪਾਰਟਸ ਮੈਨਯੂਫੈਕਚਰਰਸ ਐਸੋਸੀਏਸ਼ਨ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca